

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਮਪਟਨ ਜੂਨ ਵਿੱਚ ਵਰਚੁਅਲ ਤੌਰ ਤੇ ਪ੍ਰਾਈਡ ਦਾ ਜਸ਼ਨ ਮਨਾ ਰਹੀ ਹੈ

ਬ੍ਰੈਮਪਟਨ, ਓਨਟਾਰੀਓ (1 ਜੂਨ, 2021) – ਸਿਟੀ ਆਫ ਬ੍ਰੈਮਪਟਨ ਇਸ ਸਾਲ ਐਨਲਾਈਨ ਕਾਰਜਕਰਮਾਂ, ਤੰਦਰੁਸਤੀ ਵਾਲੀਆਂ ਗਤੀਵਿਧੀਆਂ ਅਤੇ ਪਰਫੋਰਮੈਂਸ ਦੇ ਨਾਲ ਪ੍ਰਾਈਡ (Pride) ਦਾ ਜਸ਼ਨ ਵਰਚੁਅਲ (ਆਭਾਸੀ) ਤੌਰ ਤੇ ਮਨਾ ਰਹੀ ਹੈ, ਜਿਸ ਨਾਲ ਅਜਿਹੀ ਸੁਰੱਖਿਅਤ ਥਾਂ ਬਣਾਈ ਜਾ ਸਕੇ, ਜਿੱਥੇ LGBTQ2SA ਕਮਿਊਨਿਟੀ ਆਪਣੇ ਵੱਨ-ਸੁਵੱਨੇ ਵਿਚਾਰਾਂ ਅਤੇ ਕਹਾਣੀਆਂ ਨੂੰ ਪਛਾਣ ਦੇ ਸਕੇ ਅਤੇ ਉਹਨਾਂ ਨੂੰ ਸਾਂਝੀਆਂ ਕਰ ਸਕੇ।

ਪ੍ਰਾਈਡ ਦੇ ਜਸ਼ਨ, ਅੰਤਰਰਾਸ਼ਟਰੀ ਤੌਰ ਤੇ ਮਾਨਤਾ ਪ੍ਰਾਪਤ ਅੰਦੋਲਨ ਹਨ, ਜੋ ਹਮਦਰਦੀ ਅਤੇ ਦਇਆ ਦਾ ਜਸ਼ਨ ਮਨਾਉਂਦੇ ਹਨ। ਬ੍ਰੈਮਪਟਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਪ੍ਰਾਈਡ ਦੇ ਕਾਰਜਕਰਮ, ਵੱਨ-ਸੁਵੱਨੇ ਸਮੂਹਾਂ ਨੂੰ ਸ਼ਾਮਲ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ, ਸੱਭਿਆਚਾਰਕ ਕਾਰਜਕਰਮਾਂ ਦੀ ਹਿਮਾਇਤ ਕਰਕੇ, ਪੂਰੀ ਸਿਟੀ ਵਿੱਚ ਮੌਜੂਦ ਵੱਨ-ਸੁਵੱਨਤਾ ਅਤੇ ਸਮੂਲੀਅਤ ਲਈ ਫ੍ਰੈਮਵਰਕ ਵਿਕਸਿਤ ਕਰਕੇ, ਸਾਡੇ ਮੇਜ਼ੇਕ ਦਾ ਜਸ਼ਨ ਮਨਾਉਂਦੇ ਹਨ। ਇਸ ਸਾਲ ਦੇ ਪ੍ਰਾਈਡ ਵੀਕ (Pride Week) ਦੀਆਂ ਝਲਕੀਆਂ ਵਿੱਚ ਸ਼ਾਮਲ ਹਨ:

- 1 ਜੂਨ ਨੂੰ ਬ੍ਰੈਮਪਟਨ ਦੇ ਮੇਅਰ ਪੈਟਰਿਕ ਬ੍ਰਾਊਨ (Patrick Brown) ਦੇ ਨਾਲ ਝੰਡਾ ਲਹਿਰਾਉਣ ਦੀ ਵਰਚੁਅਲ ਰਸਮ
- 6 ਜੂਨ ਨੂੰ, ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ, ਟੋਰੋਂਟੋ ਦੀ ਇਥਿਓਪਿਅਨ/ਐਰੀਟ੍ਰੀਨ, ਗਾਇਕਾ-ਗੀਤਕਾਰ ਅਇਓ ਲੀਲਾਨੀ (Ayo Leilani) ਦੇ ਨਾਲ, ਵਿੱਚ ਪ੍ਰੋਫੇਟ (Witch Prophet) ਵੱਲੋਂ ਪਰਫੋਰਮੈਂਸ
- 7 ਤੋਂ 11 ਜੂਨ ਤੱਕ, ਮੋਇਓ ਹੈਲਥ ਐਂਡ ਕਮਿਊਨਿਟੀ ਸਰਵਿਸਿਜ (Moyo Health and Community Services), ਲੰਚ ਐਂਡ ਲਰਨ ਪ੍ਰੋਗਰਾਮਾਂ ਦੀ ਸੀਰੀਜ਼ ਦਾ ਆਯੋਜਨ ਕਰੇਗੀ, ਜੋ ਦੁਪਹਿਰ ਤੋਂ ਸ਼ੁਰੂ ਹੋਣਗੇ
- 7 ਜੂਨ ਨੂੰ ਰਾਤ 8 ਵਜੇ ਤੋਂ 9 ਵਜੇ ਤੱਕ, ਸਿਟੀ ਆਫ ਬ੍ਰੈਮਪਟਨ ਰੇਕ੍ਰੀਏਸ਼ਨ (City of Brampton Recreation) ਦੇ ਨਾਲ ਇੱਕ ਘੰਟੇ ਦਾ ਯੋਗਾ ਅਤੇ ਮੈਡੀਟੇਸ਼ਨ
- 8 ਜੂਨ ਨੂੰ ਰਾਤ 8 ਵਜੇ ਅਲਗੋਮਾ ਯੂਨੀਵਰਸਿਟੀ (Algoma University) ਪੈਨਲ ਚਰਚਾ ਦਾ ਆਯੋਜਨ ਕਰੇਗੀ
- 12 ਜੂਨ ਨੂੰ ਰਾਤ 8 ਵਜੇ, ਬ੍ਰੈਮਪਟਨ ਪਰਫੋਰਮਿੰਗ ਆਰਟਸ (Brampton Performing Arts) ਵੱਲੋਂ ਤਿਆਰ ਕੀਤੀਆਂ ਪਰਫੋਰਮੈਂਸ ਪੇਸ਼ ਕੀਤੀਆਂ ਜਾਣਗੀਆਂ

ਪ੍ਰਾਈਡ ਇਨ ਦ ਸਕਵੇਅਰ

13 ਜੂਨ ਨੂੰ, ਟੀ.ਡੀ. (TD) ਵੱਲੋਂ ਪੇਸ਼ ਕੀਤੇ ਜਾਣ ਵਾਲੇ ਪ੍ਰਾਈਡ ਇਨ ਦ ਸਕਵੇਅਰ (Pride in the Square) ਵਿੱਚ ਪੂਰਾ ਦਿਨ, ਪਰਿਵਾਰਕ ਵਰਚੁਅਲ ਗਤੀਵਿਧੀਆਂ ਹੋਣਗੀਆਂ। ਇਹਨਾਂ ਦੀ ਸ਼ੁਰੂਆਤ ਸਵੇਰੇ 11 ਵਜੇ ਫੇ ਐਂਡ ਫਲਫੀ (Fay & Fluffy) ਦੀ ਕਹਾਣੀ ਸੁਣਾਉਣ ਦੇ ਨਾਲ ਹੋਵੇਗੀ; ਸ਼ਾਮ 6 ਵਜੇ ਸਿਟੀ ਆਫ ਬ੍ਰੈਮਪਟਨ ਰੇਕ੍ਰੀਏਸ਼ਨ ਵੱਲੋਂ ਆਯੋਜਿਤ, ਲਾਊਡ ਐਂਡ ਪ੍ਰਾਊਡ (Loud & Proud) ਫਿਟਨੈਸ ਡਾਂਸ; ਸ਼ਾਮ 7 ਵਜੇ ਕਵੀਰਾਸਿਟੀ (Queeriahcity): ਮੈਂਗੋ ਲੱਸੀ, ਉਰਵਾ ਖਾਨ (Urvah Khan), ਕੁਰਤ ਦਾਰ (Qurat Dar), ਅਲਮਾਸੀ (Almasi) ਅਤੇ ਸਾਰਗੋਨ (Sargon) ਦੇ ਨਾਲ ਖਾਸ ਪ੍ਰੈਜੈਂਟੇਸ਼ਨ। ਰਾਤ 8:30 ਵਜੇ, ਮਿਕਾਹ ਬਾਰਨਸ (Micah Barnes) ਵੱਲੋਂ ਲਾਈਵ ਪਰਫੋਰਮੈਂਸ ਪੇਸ਼ ਕੀਤੀ ਜਾਵੇਗੀ।

ਹਿੱਸਾ ਲੈਣ ਲਈ, [ਪ੍ਰਾਈਡ ਇਨ ਦ ਸਕਵੇਅਰ \(Pride in the Square\)](#) ਤੇ ਜਾਓ।

ਪ੍ਰਾਈਡ ਇਨ ਬ੍ਰੈਮਪਟਨ (Pride in Brampton) ਨੂੰ ਉਦਾਰਤਾਪੂਰਬਕ, ਟੀ.ਡੀ. ਵੱਲੋਂ ਆਯੋਜਿਤ ਕੀਤਾ ਗਿਆ ਹੈ। ਪ੍ਰਾਈਡ ਵੀਕ ਲਈ ਤਿਆਰ ਕੀਤੀਆਂ ਗਤੀਵਿਧੀਆਂ ਦੀ ਪੂਰੀ ਸੂਚੀ ਲਈ, www.brampton.ca/pride ਤੇ ਜਾਓ।

ਹਵਾਲੇ

“ਪ੍ਰਾਈਡ ਦੇ ਕਾਰਜਕਰਮ, LGBTQ+ ਕਮਿਊਨਿਟੀ ਨੂੰ ਆਪਣੇ ਵੰਨ-ਸੁਵੰਨੇ ਵਿਚਾਰਾਂ ਅਤੇ ਕਹਾਣੀਆਂ ਦਾ ਜਸ਼ਨ ਮਨਾਉਣ ਅਤੇ ਸਾਂਝਾ ਕਰਨ ਵਾਸਤੇ ਉਹਨਾਂ ਦਾ ਸ਼ਕਤੀਕਰਨ ਕਰਦੇ ਹਨ ਅਤੇ ਨਿਵਾਸੀਆਂ ਨੂੰ ਕਮਿਊਨਿਟੀ ਦੇ ਅੰਦਰਲੇ ਕਈ ਚਿਹਰਿਆਂ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦੇ ਹਨ। ਸਿਟੀ ਆਫ ਬ੍ਰੈਂਪਟਨ ਇੱਕ ਮੇਜੈਕ ਹੈ, ਜੋ ਵੰਨ-ਸੁਵੰਨਤਾ ਦਾ ਜਸ਼ਨ ਮਨਾਉਂਦਾ ਹੈ ਅਤੇ ਪ੍ਰਾਈਡ ਵਰਗੇ ਜਸ਼ਨਾਂ ਦੇ ਦੁਆਰਾ ਨਿਵਾਸੀ, ਏਕਤਾ, ਤਾਕਤ ਅਤੇ ਸ਼ਮੂਲੀਅਤ ਨੂੰ ਮਹਿਸੂਸ ਕਰ ਸਕਦੇ ਹਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਸਾਡੀਆਂ ਸਾਰੀਆਂ ਸੇਵਾਵਾਂ ਅਤੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਦੇ ਦ੍ਰਿਸ਼ਟੀਕੋਣ ਦੇ ਦੁਆਰਾ ਆਪਣੀਆਂ ਵੰਨ-ਸੁਵੰਨੀਆਂ ਕਮਿਊਨਿਟੀਜ਼ ਨੂੰ ਮਾਨਤਾ ਦੇਣ ਅਤੇ ਮਦਦ ਕਰਨ ਲਈ ਵਚਨਬੱਧ ਹੈ। ਸਾਡੀ ਡਾਇਵਰਸਿਟੀ ਐਂਡ ਇਨਕਲੂਜ਼ਨ ਸਟ੍ਰੈਟਜੀ ਦੇ ਦੁਆਰਾ, ਸਾਡਾ ਧਿਆਨ ਕਮਿਊਨਿਟੀ ਦੇ ਵੰਨ-ਸੁਵੰਨੇ ਕਾਰਜਬਲ ਸਬੰਧੀ ਚਿੰਤਨ ਵੱਲ ਧਿਆਨ ਖਿੱਚਣ ਅਤੇ ਇਸ ਵਿੱਚ ਵਾਧਾ ਕਰਨ ਤੇ ਕੇਂਦਰਿਤ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca